



ਤੁਹਾਡੇ ਪੈਸੇ। ਤੁਹਾਡਾ ਭਵਿੱਖ।
employer.calsavers.com

CalSavers ਕੀ ਹੈ?

CalSavers California ਦੇ ਉਹਨਾਂ ਕਾਮਿਆਂ ਲਈ ਸੇਵਾਮੁਕਤੀ ਬਚਤ ਪਰੋਗਰਾਮ ਹੈ, ਜਿਨ੍ਹਾਂ ਕੋਲ ਕੰਮ 'ਤੇ ਬਚਤ ਕਰਨ ਦਾ ਕੋਈ ਤਰੀਕਾ ਮੌਜੂਦ ਨਹੀਂ ਹੈ। ਇਹ ਕਰਮਚਾਰੀ ਲਈ ਸਰਲ ਹੈ ਅਤੇ ਪੂਰੀ ਤਰ੍ਹਾਂ ਉਨ੍ਹਾਂ ਦੀ ਇੱਛਾ 'ਤੇ ਨਿਰਭਰ ਕਰਦਾ ਹੈ।

- ਕਰਮਚਾਰੀਆਂ ਦੀਆਂ ਬੱਚਤਾਂ ਦੁਆਰਾ ਫੰਡ ਕੀਤਾ ਜਾਂਦਾ ਹੈ (ਕੋਈ ਰੁਜ਼ਗਾਰਦਾਤਾ ਦੀ ਫੀਸ ਜਾਂ ਯੋਗਦਾਨ ਨਹੀਂ)
- ਕਰਮਚਾਰੀ ਦਾ ਹਿੱਸਾ ਲੈਣਾ ਉਨ੍ਹਾਂ ਦੀ ਇੱਛਾ 'ਤੇ ਨਿਰਭਰ ਕਰਦਾ ਹੈ ਅਤੇ ਉਹ ਕਿਸੇ ਵੀ ਸਮੇਂ ਸ਼ਾਮਲ ਜਾਂ ਬਾਹਰ ਹੋ ਸਕਦੇ ਹਨ
- ਇੱਕ ਪਰਾਈਵੇਟ ਸੈਕਟਰ ਦੀ ਵਿੱਤੀ ਸੇਵਾ ਫਰਮ ਦੁਆਰਾ ਪ੍ਰਬੰਧਿਤ ਹੈ ਅਤੇ ਰਾਜ ਖਜ਼ਾਨੇ ਦੀ ਪ੍ਰਧਾਨਗੀ ਵਾਲੇ ਇੱਕ ਜਨਤਕ ਬੋਰਡ ਦੁਆਰਾ ਨਿਗਰਾਨੀ ਕੀਤੀ ਜਾਂਦੀ ਹੈ।

ਰੁਜ਼ਗਾਰਦਾਤਾ ਦੀ ਸੀਮਤ ਭੂਮਿਕਾ

- ਕਰਮਚਾਰੀ ਦੀ ਜਾਣਕਾਰੀ CalSavers 'ਤੇ ਅੱਪਲੋਡ ਕਰੋ
- ਹਿੱਸਾ ਲੈਣ ਵਾਲੇ ਕਰਮਚਾਰੀ ਦੇ ਯੋਗਦਾਨ ਨੂੰ ਸਧਾਰਨ ਤਨਖਾਹ ਕਟੌਤੀ ਰਾਹੀਂ CalSavers ਨੂੰ ਜਮ੍ਹਾਂ ਕਰੋ
- ਕੋਈ ਰੁਜ਼ਗਾਰਦਾਤਾ ਦੀ ਫੀਸ ਨਾ ਹੋਣ ਤੋਂ ਇਲਾਵਾ, ਰੁਜ਼ਗਾਰਦਾਤਾ ਕੋਲ ਕੋਈ ਭਰੋਸੇਮੰਦ ਜ਼ਿੰਮੇਵਾਰੀਆਂ ਨਹੀਂ ਹਨ



CalSavers ਦੇ ਮੈਂਬਰ ਨੂੰ ਪੂਰਾ ਕਰਨਾ

ਹਰ ਬਸੰਤ ਰੁੱਤ ਵਿੱਚ, CalSavers ਇਹ ਨਿਰਧਾਰਤ ਕਰਦਾ ਹੈ ਕਿ California ਦੇ ਕਾਨੂੰਨ ਦੁਆਰਾ ਕਿਹੜੇ ਰੁਜ਼ਗਾਰਦਾਤਾਵਾਂ ਨੂੰ ਰੁਜ਼ਗਾਰ ਵਿਕਾਸ ਵਿਭਾਗ (Employment Development Department, EDD) ਨੂੰ ਜਮ੍ਹਾਂ ਕਰਵਾਏ ਗਏ ਕਰਮਚਾਰੀ ਡੇਟਾ ਦੀ ਵਰਤੋਂ ਕਰਕੇ ਪਰੋਗਰਾਮ ਦਾ ਪ੍ਰਬੰਧ ਕਰਨ ਦੀ ਲੋੜ ਹੁੰਦੀ ਹੈ।

ਜੇਕਰ ਰੁਜ਼ਗਾਰਦਾਤਾਵਾਂ ਨੇ ਪਿਛਲੇ ਕੈਲੰਡਰ ਸਾਲ ਦੌਰਾਨ ਘੱਟੋ-ਘੱਟ ਇੱਕ ਕਰਮਚਾਰੀ ਨੂੰ ਨੌਕਰੀ 'ਤੇ ਰੱਖਿਆ ਸੀ, ਤਾਂ ਉਨ੍ਹਾਂ ਨੂੰ 31 ਦਸੰਬਰ ਤੱਕ CalSavers ਵਿੱਚ ਸ਼ਾਮਲ ਹੋਣਾ ਅਤੇ ਉਹਨਾਂ ਦੀ ਸਹੂਲਤ ਪ੍ਰਦਾਨ ਕਰਨਾ ਜ਼ਰੂਰੀ ਹੈ। ਕੁਝ ਰੁਜ਼ਗਾਰਦਾਤਾ ਇਸ ਲੋੜ ਤੋਂ ਛੋਟ ਪ੍ਰਾਪਤ ਕਰਦੇ ਹਨ ਜੇਕਰ ਉਹ ਹੇਠ ਲਿਖੀਆਂ ਛੋਟ ਲਈ ਸ਼ਰਤਾਂ ਵਿੱਚੋਂ ਇੱਕ ਨੂੰ ਪੂਰਾ ਕਰਦੇ ਹਨ:

- ਇੱਕ ਯੋਗਤਾ ਪ੍ਰਾਪਤ ਸੇਵਾਮੁਕਤੀ ਯੋਜਨਾ ਨੂੰ ਸਪਾਂਸਰ ਕਰਦਾ ਹੈ, ਜਾਂ
- ਬੰਦ ਹੈ ਜਾਂ ਵੇਚ ਦਿੱਤਾ ਗਿਆ ਸੀ,
- ਮਾਲਕ(ਮਾਲਕਾਂ) ਤੋਂ ਇਲਾਵਾ California ਦਾ ਕੋਈ ਕਰਮਚਾਰੀ ਨਹੀਂ ਹੈ, ਜਾਂ
- ਕੰਪਨੀ ਜਾਂ ਤਾਂ ਇੱਕ ਸਰਕਾਰੀ ਸੰਸਥਾ ਹੈ, ਧਾਰਮਿਕ ਸੰਸਥਾ ਹੈ, ਜਾਂ ਕਬਾਇਲੀ ਸੰਸਥਾ ਹੈ।

ਰੁਜ਼ਗਾਰਦਾਤਾਵਾਂ ਨੂੰ ਬਸੰਤ ਰੁੱਤ ਵਿੱਚ US ਡਾਕ ਅਤੇ ਈਮੇਲ ਰਾਹੀਂ ਆਪਣੀ ਅਧਿਕਾਰਤ ਰਜਿਸਟਰੇਸ਼ਨ ਜਾਣਕਾਰੀ ਪ੍ਰਾਪਤ ਹੋਣੀ ਸ਼ੁਰੂ ਹੋ ਜਾਵੇਗੀ।

ਸਹੂਲਤ ਜਾਂ ਛੋਟ ਦੀ ਆਖਰੀ ਮਿਤੀ: 31 ਦਸੰਬਰ

ਰੁਜ਼ਗਾਰਦਾਤਾ ਦੇ ਮੈਂਬਰ ਦੀ ਸਥਿਤੀ ਦਾ ਮੁਲਾਂਕਣ ਤਿਮਾਹੀ ਕਰਮਚਾਰੀ ਡੇਟਾ ਦੇ ਅਧਾਰ ਤੇ ਕੀਤਾ ਜਾਂਦਾ ਹੈ ਜੋ ਰੁਜ਼ਗਾਰਦਾਤਾ ਪਿਛਲੇ ਕੈਲੰਡਰ ਸਾਲ ਤੋਂ DE9/DE9C ਫਾਈਲਿੰਗਾਂ 'ਤੇ ਰੁਜ਼ਗਾਰ ਵਿਕਾਸ ਵਿਭਾਗ (Employment Development Department, EDD) ਨੂੰ ਜਮ੍ਹਾਂ ਕਰਦੇ ਹਨ।

ਸਹੂਲਤ ਲਈ ਚਾਰ ਆਸਾਨ ਕਦਮ

1. ਰਜਿਸਟਰ ਕਰੋ
2. ਕਰਮਚਾਰੀਆਂ ਦੀ ਸੂਚੀ ਅੱਪਲੋਡ ਕਰੋ
3. ਕਰਮਚਾਰੀਆਂ ਦੇ ਯੋਗਦਾਨ ਭੇਜੋ
4. ਜਾਰੀ ਰਹਿਣ ਵਾਲੀਆਂ ਜ਼ਿੰਮੇਵਾਰੀਆਂ: ਕਰਮਚਾਰੀਆਂ ਦੀ ਸੂਚੀ ਨੂੰ ਅਪਡੇਟ ਕਰੋ ਅਤੇ ਤਨਖਾਹ ਦੀ ਪ੍ਰਕਿਰਿਆ ਕਰੋ

ਹੋਰ ਜਾਣਕਾਰੀ ਲਈ

employer.calsavers.com

clientservices@calsavers.com

(855) 650-6916

ਸੋਮ - ਸ਼ੁੱਕਰ ਸਵੇਰੇ 8:00 ਵਜੇ - ਸ਼ਾਮ 8:00 ਵਜੇ ਪੈਸਫਿਕ ਮਿਆਰੀ ਸਮਾਂ (PT)

ਸਾਡੇ ਨਾਲ ਜੁੜੋ

@CalSavers

CalSavers

ਇੱਕ ਸੇਵਾਮੁਕਤੀ ਬਚਤ ਪਰੋਗਰਾਮ ਜਿਸ 'ਤੇ ਕਰਮਚਾਰੀ ਭਰੋਸਾ ਕਰ ਸਕਦੇ ਹਨ

CalSavers ਕਰਮਚਾਰੀਆਂ ਲਈ ਸੇਵਾਮੁਕਤੀ ਲਈ ਬਚਤ ਕਰਨ ਦਾ ਇੱਕ ਸਰਲ, ਘੱਟ ਲਾਗਤ ਵਾਲਾ ਤਰੀਕਾ ਹੈ। ਇਹ ਇਸ ਤਰ੍ਹਾਂ ਕੰਮ ਕਰਦਾ ਹੈ:

- ਕਰਮਚਾਰੀ ਤਨਖਾਹ ਯੋਗਦਾਨਾਂ ਰਾਹੀਂ ਬਚਤ ਕਰਦੇ ਹਨ
- ਆਸਾਨ, ਸਵੈਚਾਲਿਤ ਨਾਮਾਂਕਣ
- ਹਰੇਕ ਹਿੱਸਾ ਲੈਣ ਵਾਲਾ ਕਰਮਚਾਰੀ ਆਪਣਾ ਖਾਤਾ ਰੱਖਦਾ ਹੈ ਭਾਵੇਂ ਉਹ ਨੌਕਰੀ ਬਦਲਦਾ ਹੈ
- ਰੋਥ (Roth) ਵਿਅਕਤੀਗਤ ਸੇਵਾਮੁਕਤੀ ਖਾਤਾ (Individual Retirement Account, IRA) ਡਿਫਾਲਟ ਚੋਣ ਹੈ, ਪਰ ਹਿੱਸਾ ਲੈਣ ਵਾਲੇ ਕਰਮਚਾਰੀ ਇਸ ਨੂੰ ਟਰਾਡੀਸ਼ਨਲ (Traditional) IRA ਵਿੱਚ ਤਬਦੀਲ ਕਰਨ ਦੀ ਚੋਣ ਕਰ ਸਕਦੇ ਹਨ

ਕਰਮਚਾਰੀਆਂ ਲਈ ਹਿੱਸਾ ਲੈਣ ਦੇ ਅਤੇ ਨਿਵੇਸ਼ ਦੇ ਲੋੜ ਅਨੁਸਾਰ ਬਦਲੇ ਜਾ ਸਕਣ ਵਾਲੇ ਵਿਕਲਪ

- 5% ਦੀ ਮਿਆਰੀ ਨਿਵੇਸ਼ ਵਿਕਲਪ ਅਤੇ ਬੱਚਤ ਦਰ
- ਬੱਚਤ ਦਰ ਚੁਣਨ¹ ਅਤੇ ਨਿਵੇਸ਼ ਚੁਣਨ ਦੇ ਲੋੜ ਅਨੁਸਾਰ ਬਦਲੇ ਜਾ ਸਕਣ ਵਾਲੇ ਵਿਕਲਪ
- ਕਿਸੇ ਵੀ ਸਮੇਂ ਬਾਹਰ ਨਿਕਲਣ ਜਾਂ ਵਾਪਸ ਆਉਣ ਨੂੰ ਚੁਣਨ ਦਾ ਵਿਕਲਪ।²

ਕਰਮਚਾਰੀ ਲਈ ਲਾਗਤ

CalSavers ਪਰੋਗਰਾਮ ਦੇ ਸੰਚਾਲਨ ਅਤੇ ਬੁਨਿਆਦੀ ਨਿਵੇਸ਼ਾਂ ਲਈ ਭੁਗਤਾਨ ਕਰਨ ਲਈ ਇੱਕ ਪ੍ਰਬੰਧਕੀ ਫੀਸ ਵਸੂਲਦਾ ਹੈ। ਇਸ ਫੀਸ ਵਿੱਚ ਇੱਕ ਫਿਕਸ ਖਾਤਾ ਫੀਸ (\$3.50 ਤਿਮਾਹੀ ਮੁਲਾਂਕਣ)³ ਅਤੇ ਇੱਕ ਸੰਪੱਤੀ-ਅਧਾਰਿਤ ਫੀਸ ਸ਼ਾਮਲ ਹੈ ਜੋ ਖਾਤੇ ਦੇ ਬਕਾਏ ਦਾ 0.225% ਤੋਂ 0.39% ਤੱਕ ਹੁੰਦੀ ਹੈ, ਜੋ ਨਿਵੇਸ਼ ਚੋਣ 'ਤੇ ਨਿਰਭਰ ਕਰਦੀ ਹੈ। ਫੀਸਾਂ ਸਵੈਚਾਲਿਤ ਤੌਰ 'ਤੇ ਸਾਲ ਦੌਰਾਨ CalSavers ਖਾਤੇ ਦੇ ਬਕਾਏ ਵਿੱਚੋਂ ਕੱਟ ਲਈਆਂ ਜਾਂਦੀਆਂ ਹਨ। CalSavers ਤਿਮਾਹੀ \$2.50 ਪੇਪਰ ਡਿਲੀਵਰੀ ਫੀਸ³ ਅਤੇ \$5 ਪੇਪਰ ਚੈੱਕ ਫੀਸ—ਦੋਵੇਂ ਈ-ਡਿਲੀਵਰੀ ਲਈ ਸਾਈਨ ਅੱਪ ਕਰਕੇ ਮੁਆਫ਼ ਕਰਵਾਏ ਜਾ ਸਕਦੇ ਹਨ।

ਨਿਵੇਸ਼ ਦੀ ਸੂਚੀ

CalSavers ਵਿੱਚ ਹਿੱਸਾ ਲੈਣ ਵਾਲੇ ਮਿਆਰੀ ਨਿਵੇਸ਼ ਵਿਕਲਪਾਂ ਨਾਲ ਜੁੜੇ ਰਹਿ ਸਕਦੇ ਹਨ ਜਾਂ ਇੱਕ ਸਧਾਰਨ ਨਿਵੇਸ਼ ਦੀ ਸੂਚੀ ਵਿੱਚੋਂ ਚੋਣ ਕਰ ਸਕਦੇ ਹਨ, ਜਿਸ ਵਿੱਚ ਮੂਲ ਰਕਮ ਦੀ ਸੁਰੱਖਿਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸੁਰੱਖਿਅਤ ਨਿਵੇਸ਼ ਵਿਕਲਪਾਂ ਤੋਂ ਲੈ ਕੇ ਵੱਧ ਮੁਨਾਫ਼ਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਧੇਰੇ ਜੋਖਿਮ ਵਾਲੇ ਨਿਵੇਸ਼ ਵਿਕਲਪ ਸ਼ਾਮਲ ਹਨ। ਜਦੋਂ ਕਰਮਚਾਰੀ CalSavers ਵਿੱਚ ਨਿਵੇਸ਼ ਕਰਦੇ ਹਨ, ਤਾਂ ਉਹਨਾਂ ਨੂੰ ਉੱਚ ਗੁਣਵੱਤਾ ਵਾਲੇ ਮਿਊਚੁਅਲ ਫੰਡਾਂ ਅਤੇ ਹੋਰ ਨਿਵੇਸ਼ ਵਿਕਲਪਾਂ ਤੱਕ ਪਹੁੰਚ ਮਿਲਦੀ ਹੈ, ਜਿਨ੍ਹਾਂ ਦਾ ਮੁੱਲ ਬਾਜ਼ਾਰ ਦੀਆਂ ਸਥਿਤੀਆਂ ਦੇ ਨਾਲ ਬਦਲਦਾ ਹੈ।

ਨਿਵੇਸ਼ ਵਿਕਲਪਾਂ ਵਿੱਚ ਸ਼ਾਮਲ ਹਨ:

- ਮਨੀ ਮਾਰਕਿਟ ਫੰਡ⁴
- ਟਾਰਗੇਟ ਸੇਵਾਮੁਕਤੀ ਮਿਤੀ ਫੰਡ⁴
- ਬਾਂਡ ਫੰਡ
- ਗਲੋਬਲ ਇਕੁਇਟੀ ਫੰਡ
- ਵਾਤਾਵਰਣ ਅਤੇ ਸਮਾਜਿਕ ਤੌਰ 'ਤੇ ਚੇਤੰਨ ਫੰਡ

ਕਰਮਚਾਰੀ saver.calsavers.com 'ਤੇ ਨਿਵੇਸ਼ ਵਿਕਲਪਾਂ ਦੀ ਪੂਰੀ ਸੂਚੀ ਵੇਖ ਸਕਦੇ ਹਨ।

¹ ਯੋਗਦਾਨ ਰੋਥ (Roth) IRA ਲਈ ਨਿਰਧਾਰਤ ਸੰਘੀ ਯੋਗਦਾਨ ਸੀਮਾਵਾਂ ਤੱਕ ਕੀਤੇ ਜਾ ਸਕਦੇ ਹਨ।

² ਬਾਹਰ ਨਿਕਲਣ ਦੀ ਚੋਣ ਕਰਕੇ, ਕਰਮਚਾਰੀ ਖਾਤੇ ਵਿੱਚ ਬਾਕੀ ਰਕਮ ਛੱਡ ਸਕਦਾ ਹੈ, ਇਸਨੂੰ ਕਿਸੇ ਹੋਰ ਰੋਥ (Roth) IRA ਵਿੱਚ ਟਰਾਂਸਫਰ ਜਾਂ ਰੋਲ ਓਵਰ ਕਰ ਸਕਦਾ ਹੈ, ਜਾਂ ਫੰਡ ਦੀ ਬੇਨਤੀ ਕਰ ਸਕਦਾ ਹੈ। ਫੰਡ ਦੀ ਬੇਨਤੀ ਕਰਨ ਦੇ ਨਤੀਜੇ ਵਜੋਂ ਟੈਕਸ ਅਤੇ ਜੁਰਮਾਨੇ ਲੱਗ ਸਕਦੇ ਹਨ।

³ ਪਹਿਲੀ ਫਿਕਸ ਖਾਤਾ ਫੀਸ ਅਤੇ ਪੇਪਰ ਡਿਲੀਵਰੀ ਫੀਸ ਦਾ ਮੁਲਾਂਕਣ ਬੱਚਤਕਰਤਾ ਦੇ ਪਹਿਲੇ ਯੋਗਦਾਨ ਤੋਂ ਘੱਟੋ-ਘੱਟ 90 ਦਿਨਾਂ ਬਾਅਦ ਹੀ ਕੀਤਾ ਜਾਂਦਾ ਹੈ ਅਤੇ ਉਸ ਤਿਮਾਹੀ ਲਈ ਮੁਲਾਂਕਣ ਨਹੀਂ ਕੀਤਾ ਜਾਵੇਗਾ ਜਿਸ ਵਿੱਚ ਪਹਿਲਾ ਯੋਗਦਾਨ ਕੀਤਾ ਗਿਆ ਹੈ।

⁴ ਸੁਰੂਆਤੀ ਯੋਗਦਾਨ 30 ਦਿਨਾਂ ਦੀ ਮਿਆਦ ਲਈ ਮਨੀ ਮਾਰਕਿਟ ਫੰਡ ਵਿੱਚ ਨਿਵੇਸ਼ ਕੀਤੇ ਜਾਣਗੇ। ਇਸ ਮਿਆਦ ਤੋਂ ਬਾਅਦ, ਤੁਹਾਡੀ ਮੌਜੂਦਾ ਬਚਤ ਅਤੇ ਭਵਿੱਖ ਦੇ ਯੋਗਦਾਨ ਇੱਕ CalSavers ਟਾਰਗੇਟ ਸੇਵਾਮੁਕਤੀ ਫੰਡ ਵਿੱਚ ਨਿਵੇਸ਼ ਕੀਤੇ ਜਾਣਗੇ ਜੋ ਤੁਹਾਡੀ ਉਮਰ 'ਤੇ ਆਧਾਰਿਤ ਹੈ।

CalSavers ਸੇਵਾਮੁਕਤੀ ਬਚਤ ਪਰੋਗਰਾਮ ("CalSavers" ਜਾਂ "ਪਰੋਗਰਾਮ") ਇੱਕ ਸਵੈਚਾਲਿਤ ਦਾਖਲਾ ਤਨਖਾਹ-ਕਟੌਤੀ IRA ਹੈ ਜਿਸਦੀ ਨਿਗਰਾਨੀ CalSavers ਸੇਵਾਮੁਕਤੀ ਬਚਤ ਬੋਰਡ ("ਬੋਰਡ") ਦੁਆਰਾ ਕੀਤੀ ਜਾਂਦੀ ਹੈ। Ascensus College Savings Recordkeeping Services, LLC ("ACSR") ਪਰੋਗਰਾਮ ਪ੍ਰਬੰਧਕ ਹੈ। ACSR ਅਤੇ ਇਸਦੇ ਸਹਿਯੋਗੀ ਪਰੋਗਰਾਮ ਦੇ ਰੋਜ਼ਾਨਾ ਸੰਚਾਲਨ ਲਈ ਜ਼ਿੰਮੇਵਾਰ ਹਨ। CalSavers ਰਾਹੀਂ ਬਚਤ ਕਰਨ ਵਾਲੇ ਭਾਗੀਦਾਰ ਪਰੋਗਰਾਮ ਡਿਸਕਲੋਜ਼ਰ ਬੁਕਲੈਟ ਦੇ ਅਨੁਸਾਰ ਆਪਣੇ IRA ਦੇ ਲਾਭਪਾਤਰੀ ਹੁੰਦੇ ਮਾਲਕ ਹਨ ਅਤੇ ਉਹਨਾਂ 'ਤੇ ਨਿਯੰਤਰਣ ਰੱਖਦੇ ਹਨ, ਜੋ saver.calsavers.com 'ਤੇ ਉਪਲਬਧ ਹੈ। CalSavers ਰੁਜ਼ਗਾਰਦਾਤਾ ਦੁਆਰਾ ਸਪਾਂਸਰ ਨਹੀਂ ਕੀਤਾ ਜਾਂਦਾ, ਅਤੇ ਇਸ ਲਈ ਰੁਜ਼ਗਾਰਦਾਤਾ ਪਰੋਗਰਾਮ ਲਈ ਜ਼ਿੰਮੇਵਾਰ ਨਹੀਂ ਹੈ ਅਤੇ ਨਾ ਹੀ ਇੱਕ ਪਰੋਗਰਾਮ ਸਪਾਂਸਰ ਵਜੋਂ ਉਤਰਦਾਈ ਹੈ। ਰੁਜ਼ਗਾਰਦਾਤਾਵਾਂ ਨੂੰ ਪਰੋਗਰਾਮ ਦਾ ਸਮਰਥਨ ਕਰਨ ਜਾਂ ਕਰਮਚਾਰੀਆਂ ਨੂੰ ਇਸ ਵਿੱਚ ਭਾਗ ਲੈਣਾ ਹੈ ਜਾਂ ਨਹੀਂ, ਕਿੰਨਾ ਯੋਗਦਾਨ ਪਾਉਣਾ ਹੈ (ਜੇ ਕੋਈ ਹੋਵੇ), ਜਾਂ ਨਿਵੇਸ਼ ਸੰਬੰਧੀ ਸਹਾਇਤਾ ਦੇਣ ਲਈ ਉਤਸ਼ਾਹਿਤ ਕਰਨ ਜਾਂ ਸਲਾਹ ਦੇਣ ਦੀ ਇਜਾਜ਼ਤ ਨਹੀਂ ਹੈ।

CalSavers ਬੋਰਡ ਦੁਆਰਾ ਚੁਣੇ ਗਏ ਨਿਵੇਸ਼ ਵਿਕਲਪ ਪੇਸ਼ ਕਰਦਾ ਹੈ। CalSavers ਦੇ ਨਿਵੇਸ਼ ਵਿਕਲਪਾਂ ਬਾਰੇ ਹੋਰ ਜਾਣਕਾਰੀ ਲਈ saver.calsavers.com 'ਤੇ ਜਾਓ। CalSavers ਵਿੱਚ ਖਾਤੇ ਦੇ ਬਕਾਏ ਮਾਰਕੀਟ ਹਾਲਾਤਾਂ ਦੇ ਨਾਲ ਬਦਲਦੇ ਰਹਿਣਗੇ। CalSavers ਵਿੱਚ ਕੀਤੇ ਨਿਵੇਸ਼ਾਂ ਦੀ ਨਾ ਤਾਂ ਬੋਰਡ, ਨਾ ਹੀ California ਰਾਜ, ਨਾ ਫੈਡਰਲ ਡਿਪੋਜਿਟ ਬੀਮਾ ਨਿਗਮ (Federal Deposit Insurance Corporation) ਵੱਲੋਂ, ਅਤੇ ਨਾ ਹੀ ਕਿਸੇ ਹੋਰ ਸੰਸਥਾ ਵੱਲੋਂ ਕੋਈ ਗਾਰੰਟੀ ਹੈ ਨਾ ਹੀ ਬੀਮਾ ਕੀਤਾ ਗਿਆ ਹੈ।

CalSavers ਇੱਕ ਪੂਰੀ ਤਰ੍ਹਾਂ ਇੱਛੁਕ ਸੇਵਾਮੁਕਤੀ ਪਰੋਗਰਾਮ ਹੈ। ਬੱਚਤਕਰਤਾ ਕਿਸੇ ਵੀ ਸਮੇਂ ਛੱਡ ਸਕਦੇ ਹਨ ਜਾਂ ਤਨਖਾਹ ਤੋਂ ਯੋਗਦਾਨ ਦੀ ਮਾਤਰਾ ਘਟਾ ਜਾਂ ਵਧਾ ਸਕਦੇ ਹਨ। ਜੇ ਕੋਈ ਬੱਚਤਕਰਤਾ ਛੱਡ ਜਾਂਦਾ ਹੈ, ਤਾਂ ਉਹ ਬਾਅਦ ਵਿੱਚ ਵੀ CalSavers ਵਿੱਚ ਵਾਪਸ ਆ ਸਕਦਾ ਹੈ।

IRA ਰਾਹੀਂ ਬਚਤ ਕਰਨਾ ਸਾਰੇ ਵਿਅਕਤੀਆਂ ਲਈ ਢੁਕਵਾਂ ਨਹੀਂ ਹੋ ਸਕਦਾ। ਰੁਜ਼ਗਾਰਦਾਤਾ ਦੁਆਰਾ CalSavers ਦੀ ਸਹੂਲਤ ਪ੍ਰਦਾਨ ਕਰਨ ਨੂੰ ਕਿਸੇ ਭਾਗ ਲੈਣ ਵਾਲੇ ਰੁਜ਼ਗਾਰਦਾਤਾ, IRA, ਜਾਂ CalSavers ਰਾਹੀਂ ਪੇਸ਼ ਕੀਤੇ ਗਏ ਨਿਵੇਸ਼ ਵਿਕਲਪਾਂ ਦਾ ਸਮਰਥਨ ਜਾਂ ਸਿਫਾਰਸ਼ ਨਹੀਂ ਮੰਨਿਆ ਜਾਣਾ ਚਾਹੀਦਾ। IRA ਸਿਰਫ CalSavers ਲਈ ਵਿਸ਼ੇਸ਼ ਨਹੀਂ ਹਨ ਅਤੇ ਇਹਨਾਂ ਨੂੰ ਪਰੋਗਰਾਮ ਤੋਂ ਬਾਹਰ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਤਨਖਾਹ-ਕਟੌਤੀ ਤੋਂ ਬਾਹਰ ਯੋਗਦਾਨ ਪਾਇਆ ਜਾ ਸਕਦਾ ਹੈ। ਤਨਖਾਹ-ਕਟੌਤੀ ਰਾਹੀਂ CalSavers IRA ਵਿੱਚ ਯੋਗਦਾਨ ਪਾਉਣ ਨਾਲ ਕੁਝ ਟੈਕਸ ਲਾਭ ਅਤੇ ਨਤੀਜੇ ਸਹਿਣੇ ਵੀ ਪੈ ਸਕਦੇ ਹਨ। ਪਰ, ਹਰ ਕੋਈ ਰੋਥ (Roth) IRA ਵਿੱਚ ਯੋਗਦਾਨ ਪਾਉਣ ਦੇ ਯੋਗ ਨਹੀਂ ਹੈ ਅਤੇ ਬੱਚਤਕਰਤਾਵਾਂ ਨੂੰ ਟੈਕਸ ਜਾਂ ਨਿਵੇਸ਼ਾਂ ਨਾਲ ਸੰਬੰਧਤ ਸਵਾਲ ਹੋਣ 'ਤੇ ਟੈਕਸ ਜਾਂ ਵਿੱਤੀ ਸਲਾਹਕਾਰ ਨਾਲ ਸਲਾਹ ਕਰ ਲੈਣੀ ਚਾਹੀਦੀ ਹੈ। ਬੱਚਤਕਰਤਾ ਜੋ ਰੋਥ (Roth) IRA ਵਿੱਚ ਯੋਗਦਾਨ ਪਾਉਣ ਦੇ ਅਯੋਗ ਹਨ, ਉਹ ਆਪਣੇ ਯੋਗਦਾਨਾਂ ਨੂੰ ਟਰਾਡੀਸ਼ਨਲ (Traditional) IRA ਵਿੱਚ ਬਦਲੀ ਕਰਨ ਦੇ ਯੋਗ ਹੋ ਸਕਦੇ ਹਨ। ਰੁਜ਼ਗਾਰਦਾਤਾ ਵਿੱਤੀ ਸਲਾਹ ਨਹੀਂ ਦਿੰਦੇ ਅਤੇ ਕਰਮਚਾਰੀਆਂ ਨੂੰ ਵਿੱਤੀ ਸਲਾਹ ਲਈ ਰੁਜ਼ਗਾਰਦਾਤਾ ਨਾਲ ਸੰਪਰਕ ਨਹੀਂ ਕਰਨਾ ਚਾਹੀਦਾ। ਰੁਜ਼ਗਾਰਦਾਤਾਵਾਂ ਨੂੰ CalSavers ਬਾਰੇ ਸਾਰੇ ਸਵਾਲ ਪਰੋਗਰਾਮ ਕੋਲ ਭੇਜਣੇ ਚਾਹੀਦੇ ਹਨ। ਰੁਜ਼ਗਾਰਦਾਤਾ California ਗੋਰਮੈਂਟ ਕੋਡ ਦੀ ਧਾਰਾ 100034 ਦੇ ਅਨੁਸਾਰ ਕਰਮਚਾਰੀਆਂ ਦੁਆਰਾ ਕੀਤੇ ਗਏ ਫੈਸਲਿਆਂ ਲਈ ਉਤਰਦਾਈ ਨਹੀਂ ਹਨ।